

 Print Page

Sri Guru Granth Sahib

Displaying 874 of

ਗੋਂਡ ॥

Gonadd ||

Gond:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪

ਮੋਹਿ ਲਾਗਤੀ ਤਾਲਾਬੇਲੀ ॥

Mohi Laagathee Thaalaabaelee ||

I am restless and unhappy.

ਗੋਂਡ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧

ਬਛਰੇ ਬਿਨੁ ਗਾਇ ਅਕੇਲੀ ॥੧॥

Bashharae Bin Gaae Akaelee ||1||

Without her calf, the cow is lonely. ||1||

ਗੋਂਡ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧

Raag Gond Bhagat Namdev

ਪਾਨੀਆ ਬਿਨੁ ਮੀਨੁ ਤਲਫੈ ॥

Paaneeaa Bin Meen Thalafai ||

Without water, the fish writhes in pain.

ਗੋਂਡ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧

Raag Gond Bhagat Namdev

ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥

Aisae Raam Naamaa Bin Baapuro Naamaa ||1|| Rehaao ||

So is poor Naam Dayv without the Lord's Name. ||1||Pause||

ਗੋਂਡ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੨

Raag Gond Bhagat Namdev

ਜੈਸੇ ਗਾਇ ਕਾ ਬਾਛਾ ਛੂਟਲਾ ॥

Jaisae Gaae Kaa Baashhaa Shhooottalaa ||

Like the cow's calf, which, when let loose,

ਗੋਂਡ (ਭ. ਨਾਮਦੇਵ) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੨

Raag Gond Bhagat Namdev

ਥਨ ਚੋਖਤਾ ਮਾਖਨੁ ਘੂਟਲਾ ॥੨॥

Thhan Chokhathaa Maakhan Ghoottalaa ||2||

Sucks at her udders and drinks her milk -||2||

ਗੋਂਡ (ਭ. ਨਾਮਦੇਵ) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੩

Raag Gond Bhagat Namdev

ਨਾਮਦੇਉ ਨਾਰਾਇਨੁ ਪਾਇਆ ॥

Naamadhaeo Naaraaein Paaeiaa ||

So has Naam Dayv found the Lord.

ਗੋਂਡ (ਭ. ਨਾਮਦੇਵ) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੩

Raag Gond Bhagat Namdev

ਗੁਰੁ ਭੇਟਤ ਅਲਖੁ ਲਖਾਇਆ ॥੩॥

Gur Bhaettath Alakh Lakhaaeiaa ||3||

Meeting the Guru, I have seen the Unseen Lord. ||3||

ਗੋਂਡ (ਭ. ਨਾਮਦੇਵ) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੩

Raag Gond Bhagat Namdev

ਜੈਸੇ ਬਿਖੈ ਹੇਤ ਪਰ ਨਾਰੀ ॥

Jaisae Bikhai Haeth Par Naaree ||

As the man driven by sex wants another man's wife,

ਗੋਂਡ (ਭ. ਨਾਮਦੇਵ) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੪

Raag Gond Bhagat Namdev

ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥

Aisae Naamae Preeth Muraaree ||4||

So does Naam Dayv love the Lord. ||4||

ਗੋਂਡ (ਭ. ਨਾਮਦੇਵ) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੪

Raag Gond Bhagat Namdev

ਜੈਸੇ ਤਾਪਤੇ ਨਿਰਮਲ ਘਾਮਾ ॥

Jaisae Thaapathae Niramal Ghaamaa ||

As the earth burns in the dazzling sunlight,

ਗੋਂਡ (ਭ. ਨਾਮਦੇਵ) (੪) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੪

Raag Gond Bhagat Namdev

ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥

Thaisae Raam Naamaa Bin Baapuro Naamaa ||5||4||

So does poor Naam Dayv burn without the Lord's Name. ||5||4||

ਗੋਂਡ (ਭ. ਨਾਮਦੇਵ) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੪

Raag Gond Bhagat Namdev

ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨

Raag Gonadd Baanee Naamadhaeo Jeeo Kee Ghar 2

Raag Gond, The Word Of Naam Dayv Jee, Second House:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪

ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥

Har Har Karath Mittae Sabh Bharamaa ||

Chanting the Name of the Lord, Har, Har, all doubts are dispelled.

ਗੋਂਡ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੭

Raag Gond Bhagat Namdev

ਹਰਿ ਕੋ ਨਾਮੁ ਲੈ ਉਤਮ ਧਰਮਾ ॥

Har Ko Naam Lai Ootham Dharamaa ||

Chanting the Name of the Lord is the highest religion.

ਗੋਂਡ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੭

Raag Gond Bhagat Namdev

ਹਰਿ ਹਰਿ ਕਰਤ ਜਾਤਿ ਕੁਲ ਹਰੀ ॥

Har Har Karath Jaath Kul Haree ||

Chanting the Name of the Lord, Har, Har, erases social classes and ancestral pedigrees.

ਗੋਂਡ (ਭ. ਨਾਮਦੇਵ) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੭

Raag Gond Bhagat Namdev

ਸੋ ਹਰਿ ਅੰਧੁਲੇ ਕੀ ਲਾਕਰੀ ॥੧॥

So Har Andhhulae Kee Laakaree ||1||

The Lord is the walking stick of the blind. ||1||

ਗੋਂਡ (ਭ. ਨਾਮਦੇਵ) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੮

Raag Gond Bhagat Namdev

ਹਰਏ ਨਮਸਤੇ ਹਰਏ ਨਮਹ ॥

Hareae Namasathae Hareae Nameh ||

I bow to the Lord, I humbly bow to the Lord.

ਗੋਂਡ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੮

Raag Gond Bhagat Namdev

ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥

Har Har Karath Nehee Dhukh Jameh ||1|| Rehaao ||

Chanting the Name of the Lord, Har, Har, you will not be tormented by the Messenger of Death.

||1||Pause||

ਗੋਂਡ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੮

Raag Gond Bhagat Namdev

ਹਰਿ ਹਰਨਾਕਸ ਹਰੇ ਪਰਾਨ ॥

Har Haranaakhas Harae Paraan ||

The Lord took the life of Harnaakhash,

ਗੋਂਡ (ਭ. ਨਾਮਦੇਵ) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੯

Raag Gond Bhagat Namdev

ਅਜੈਮਲ ਕੀਓ ਬੈਕੁੰਠਹਿ ਥਾਨ ॥

Ajaimal Keeou Baikunthehi Thhaan ||

And gave Ajaamal a place in heaven.

ਗੋਂਡ (ਭ. ਨਾਮਦੇਵ) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੯

Raag Gond Bhagat Namdev

ਸੂਆ ਪੜਾਵਤ ਗਨਿਕਾ ਤਰੀ ॥

Sooaa Parraavath Ganikaa Tharee ||

Teaching a parrot to speak the Lord's Name, Ganika the prostitute was saved.

ਗੋਂਡ (ਭ. ਨਾਮਦੇਵ) (੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੯

Raag Gond Bhagat Namdev

ਸੋ ਹਰਿ ਨੈਨਹੁ ਕੀ ਪੂਤਰੀ ॥੨॥

So Har Nainahu Kee Pootharee ||2||

That Lord is the light of my eyes. ||2||

ਗੋਂਡ (ਭ. ਨਾਮਦੇਵ) (੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੦

Raag Gond Bhagat Namdev

ਹਰਿ ਹਰਿ ਕਰਤ ਪੂਤਨਾ ਤਰੀ ॥

Har Har Karath Poothanaa Tharee ||

Chanting the Name of the Lord, Har, Har, Pootna was saved,

ਗੋਂਡ (ਭ. ਨਾਮਦੇਵ) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੦

Raag Gond Bhagat Namdev

ਬਾਲ ਘਾਤਨੀ ਕਪਟਹਿ ਭਰੀ ॥

Baal Ghaathanee Kapattehi Bharee ॥

Even though she was a deceitful child-killer.

ਗੋਂਡ (ਭ. ਨਾਮਦੇਵ) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੦

Raag Gond Bhagat Namdev

ਸਿਮਰਨ ਦ੍ਰੋਪਦ ਸੁਤ ਉਧਰੀ ॥

Simaran Dhropadh Suth Oudhharee ॥

Contemplating the Lord, Dropadi was saved.

ਗੋਂਡ (ਭ. ਨਾਮਦੇਵ) (੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੧

Raag Gond Bhagat Namdev

ਗਉਤਮ ਸਤੀ ਸਿਲਾ ਨਿਸਤਰੀ ॥੩॥

Gootham Sathee Silaa Nisatharee ॥3॥

Gautam's wife, turned to stone, was saved. ॥3॥

ਗੋਂਡ (ਭ. ਨਾਮਦੇਵ) (੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੧

Raag Gond Bhagat Namdev

ਕੇਸੀ ਕੰਸ ਮਥਨੁ ਜਿਨਿ ਕੀਆ ॥

Kaesee Kans Mathhan Jin Keeaa ॥

The Lord, who killed Kaysee and Kans,

ਗੋਂਡ (ਭ. ਨਾਮਦੇਵ) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੧

Raag Gond Bhagat Namdev

ਜੀਅ ਦਾਨੁ ਕਾਲੀ ਕਉ ਦੀਆ ॥

Jeea Dhaan Kaalee Ko Dheeeaa ॥

Gave the gift of life to Kali.

ਗੋਂਡ (ਭ. ਨਾਮਦੇਵ) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੨

Raag Gond Bhagat Namdev

ਪ੍ਰਣਵੈ ਨਾਮਾ ਐਸੋ ਹਰੀ ॥

Pranavai Naamaa Aiso Haree ॥

Prays Naam Dayv, such is my Lord;

ਗੋਂਡ (ਭ. ਨਾਮਦੇਵ) (੫) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੨

Raag Gond Bhagat Namdev

ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥

Jaas Japath Bhai Apadhaa Ttaree ॥4॥1॥5॥

Meditating on Him, fear and suffering are dispelled. ॥4॥1॥5॥

ਗੋਂਡ (ਭ. ਨਾਮਦੇਵ) (੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੨

Raag Gond Bhagat Namdev

ਗੋਂਡ ॥

Gonadd ||

Gond:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪

ਭੈਰਉ ਭੂਤ ਸੀਤਲਾ ਧਾਵੈ ॥

Bhairo Bhooth Seethalaa Dhhaavai ||

One who chases after the god Bhairau, evil spirits and the goddess of smallpox,

ਗੋਂਡ (ਭ. ਨਾਮਦੇਵ) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੩

Raag Gond Bhagat Namdev

ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥

Khar Baahan Ouhu Shhaar Ouddaavai ||1||

Is riding on a donkey, kicking up the dust. ||1||

ਗੋਂਡ (ਭ. ਨਾਮਦੇਵ) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੩

Raag Gond Bhagat Namdev

ਹਉ ਤਉ ਏਕੁ ਰਮਈਆ ਲੈਹਉ ॥

Ho Tho Eaek Rameeaa Laiho ||

I take only the Name of the One Lord.

ਗੋਂਡ (ਭ. ਨਾਮਦੇਵ) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੩

Raag Gond Bhagat Namdev

ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥

Aan Dhaev Badhalaavan Dhaiho ||1|| Rehaao ||

I have given away all other gods in exchange for Him. ||1||Pause||

ਗੋਂਡ (ਭ. ਨਾਮਦੇਵ) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੪

Raag Gond Bhagat Namdev

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥

Siv Siv Karathae Jo Nar Dhhaavai ||

That man who chants ""Shiva, Shiva"", and meditates on him,

ਗੋਂਡ (ਭ. ਨਾਮਦੇਵ) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੪

Raag Gond Bhagat Namdev

ਬਰਦ ਚਢੇ ਡਉਰੁ ਢਮਕਾਵੈ ॥੨॥

Baradh Chadtae Ddouroo Dtamakaavai ||2||

Is riding on a bull, shaking a tambourine. ||2||

ਗੋਂਡ (ਭ. ਨਾਮਦੇਵ) (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੪

Raag Gond Bhagat Namdev

ਮਹਾ ਮਾਈ ਕੀ ਪੂਜਾ ਕਰੈ ॥

Mehaa Maaee Kee Poojaa Karai ॥

One who worships the Great Goddess Maya

ਗੋਂਡ (ਭ. ਨਾਮਦੇਵ) (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੫

Raag Gond Bhagat Namdev

ਨਰ ਸੈ ਨਾਰਿ ਹੋਇ ਅਉਤਰੈ ॥੩॥

Nar Sai Naar Hoe Aoutharai ॥3॥

Will be reincarnated as a woman, and not a man. ॥3॥

ਗੋਂਡ (ਭ. ਨਾਮਦੇਵ) (੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੫

Raag Gond Bhagat Namdev

ਤੂ ਕਹੀਅਤ ਹੀ ਆਦਿ ਭਵਾਨੀ ॥

Thoo Keheeath Hee Aadh Bhavaanee ॥

You are called the Primal Goddess.

ਗੋਂਡ (ਭ. ਨਾਮਦੇਵ) (੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੫

Raag Gond Bhagat Namdev

ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥

Mukath Kee Bareeaa Kehaa Shhapaanee ॥4॥

At the time of liberation, where will you hide then? ॥4॥

ਗੋਂਡ (ਭ. ਨਾਮਦੇਵ) (੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੬

Raag Gond Bhagat Namdev

ਗੁਰਮਤਿ ਰਾਮ ਨਾਮ ਗਹੁ ਮੀਤਾ ॥

Guramath Raam Naam Gahu Meethaa ॥

Follow the Guru's Teachings, and hold tight to the Lord's Name, O friend.

ਗੋਂਡ (ਭ. ਨਾਮਦੇਵ) (੬) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੬

Raag Gond Bhagat Namdev

ਪ੍ਰਣਵੈ ਨਾਮਾ ਇਉਂ ਕਹੈ ਗੀਤਾ ॥੫॥੨॥੬॥

Pranavai Naamaa Eio Kehai Geethaa ॥5॥2॥6॥

Thus prays Naam Dayv, and so says the Gita as well. ॥5॥2॥6॥

ਗੋਂਡ (ਭ. ਨਾਮਦੇਵ) (੬) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੭

Raag Gond Bhagat Namdev

ਬਿਲਾਵਲੁ ਗੋਂਡ ॥

Bilaaval Gonadd ||

Bilaaval Gond:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਉ ਰੇ ॥ ਰਹਾਉ ॥

Aaj Naamae Beethal Dhaekhiaa Moorakh Ko Samajhaao Rae || Rehaao ||

Today, Naam Dayv saw the Lord, and so I will instruct the ignorant. ||Pause||

ਗੋਂਡ (ਭ. ਨਾਮਦੇਵ) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੭

Raag Bilaaval Gond Bhagat Namdev

ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥

Paanddae Thumaree Gaaeithree Lodhhae Kaa Khaeth Khaathee Thhee ||

O Pandit, O religious scholar, your Gayatri was grazing in the fields.

ਗੋਂਡ (ਭ. ਨਾਮਦੇਵ) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੮

Raag Bilaaval Gond Bhagat Namdev

ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥

Lai Kar Thaegaa Ttagaree Thoree Laangath Laangath Jaathee Thhee ||1||

Taking a stick, the farmer broke its leg, and now it walks with a limp. ||1||

ਗੋਂਡ (ਭ. ਨਾਮਦੇਵ) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੯

Raag Bilaaval Gond Bhagat Namdev

ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥

Paanddae Thumaraa Mehaadhaeo Dhhoulae Baladh Charriaa Aavath Dhaekhiaa Thhaa ||

O Pandit, I saw your great god Shiva, riding along on a white bull.

ਗੋਂਡ (ਭ. ਨਾਮਦੇਵ) (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੯

Raag Bilaaval Gond Bhagat Namdev

ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥

Modhee Kae Ghar Khaanaa Paakaa Vaa Kaa Larrakaa Maariaa Thhaa ||2||

In the merchant's house, a banquet was prepared for him - he killed the merchant's son. ||2||

ਗੋਂਡ (ਭ. ਨਾਮਦੇਵ) (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੪ ਪੰ. ੧੯

Raag Bilaaval Gond Bhagat Namdev